



ਇੱਕ ਸੁਨੇਹਾ - ਉਨ੍ਹਾਂ ਲਈ ਜੋ ਓਪਨ-ਹਾਰਟ ਸਰਜਰੀ ਨਾਲ ਵਾਹ-ਵਾਸਤਾ ਹਨ

ਪਿਆਰੇ ਦੋਸਤੋ,

ਪੈਸੇਫਿਕ ਓਪਨ ਹਾਰਟ ਸਰਜਰੀ ਐਸੋਸੀਏਸ਼ਨ ਦੇ ਮੈਂਬਰ ਹੋਣ ਦੇ ਨਾਤੇ, ਅਸੀਂ ਆਪ ਨੂੰ ਆਪਣੀ ਐਸੋਸੀਏਸ਼ਨ ਦੇ ਮਿਸ਼ਨ ਅਤੇ ਮੰਤਵ ਬਾਰੇ ਜਾਣੂੰ ਕਰਵਾਉਣਾ ਚਾਹਾਂਗੇ। ਸਾਡੀ ਸਾਰਿਆਂ ਦੀ ਓਪਨ ਹਾਰਟ ਸਰਜਰੀ ਹੋ ਚੁੱਕੀ ਹੈ ਅਤੇ ਅਸੀਂ ਤੁਹਾਨੂੰ ਤੁਹਾਡੀ ਓਪਨ ਹਾਰਟ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿਚਾਲੇ, ਕਈ ਵਾਰ ਬਹੁਤ ਹੀ ਭਾਵੁਕ ਸਮੇਂ ਵਿੱਚ ਸਾਰਥਕ ਮਾਨਸਿਕ ਦਿਲਾਸਾ ਅਤੇ ਹੌਸਲਾ ਦੇ ਸਕਦੇ ਹਾਂ। ਅਨੁਭਵ ਤੋਂ ਪਤਾ ਲਗਾਇਆ ਗਿਆ ਹੈ ਕਿ ਮਰੀਜ਼ ਅਤੇ ਉਸ ਦੇ ਪਰਿਵਾਰ, ਦੋਵਾਂ ਨੂੰ ਹੀ ਅਜਿਹੇ ਵਿਅਕਤੀ ਨਾਲ ਮਿਲਣ ਅਤੇ ਗੱਲਬਾਤ ਕਰਨ ਤੋਂ ਫਾਇਦਾ ਹੁੰਦਾ ਹੈ। ਜਿਸ ਦੀ ਓਪਨ ਹਾਰਟ ਸਰਜਰੀ ਹੋਈ-ਹੋਈ ਹੋਵੇ।

ਸਾਡਾ ਕੋਈ ਵੀ ਮੈਂਬਰ, ਕਿਸੇ ਵੀ ਸੰਭਵ ਤਰੀਕੇ ਨਾਲ ਆਪ ਦੇ ਅਪਰੇਸ਼ਨ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਆਪ ਜੀ ਦੀ ਸਹਾਇਤਾ ਕਰਕੇ ਖੁਸ਼ੀ ਅਨੁਭਵ ਕਰੇਗਾ। ਅਸੀਂ ਆਪ ਜੀ ਦੇ ਕਿਸੇ ਵੀ ਸੁਆਲ ਦਾ ਜਵਾਬ ਦੇਣ ਲਈ ਜਾਂ ਉਪਲਬਧ ਸੇਵਾਵਾਂ ਦੀ ਜਾਣਕਾਰੀ ਦੇਣ ਲਈ ਹਾਜ਼ਰ ਹਾਂ।

ਹਾਂ, ਕ੍ਰਿਪਾ ਕਰਕੇ ਇਹ ਜ਼ਰੂਰ ਚੇਤੇ ਰੱਖਣਾ ਕਿ ਸਾਡੇ ਸਾਰੇ ਹੀ ਮੈਂਬਰ ਸਵੈ-ਸੇਵੀ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਲਾਹ ਦੇਣ ਲਈ ਸਿੱਖਿਅਤ ਨਹੀਂ ਹਨ। ਜੇਕਰ ਤੁਹਾਨੂੰ ਕਿਸੇ ਵਿਸ਼ੇਸ਼ ਮੈਡੀਕਲ ਮੁੱਦੇ ਦੀ ਚਿੰਤਾ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਹਸਪਤਾਲ ਦੇ ਸਟਾਫ ਨਾਲ ਮਿਲਾ ਸਕਦੇ ਹੋ।

ਪਿਛੇਕੜ - "ਫਸਟ ਓਪਨ-ਹਾਰਟ ਸੁਸਾਇਟੀ ਆਫ ਬੀ. ਸੀ. ਦੇ ਮੁੱਢਲੇ ਗਰੁੱਪ ਦੀ ਸਥਾਪਨਾ, ਵੈਨਕੂਵਰ ਆਈਲੈਂਡ ਅਤੇ ਗਲਫ ਆਈਲੈਂਡ ਦੇ ਦਿਲ ਦੇ ਮਰੀਜ਼ਾਂ ਦੀ ਸਹਾਇਤਾ ਲਈ 1973 ਵਿੱਚ ਵਿਕਟੋਰੀਆ ਵਿਖੇ ਕੀਤੀ ਗਈ ਸੀ। ਗਰੇਟਰ ਵੈਨਕੂਵਰ ਬਰਾਂਚ 1986 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਜੀਵਨ ਦੇ ਹਰ ਖੇਤਰ ਵਿੱਚੋਂ ਅਜਿਹੇ ਵਿਅਕਤੀ ਸ਼ਾਮਲ ਹੋ ਰਹੇ ਹਨ, ਜੋ ਇੱਕ ਹੀ ਸਾਂਝੀ ਕੜੀ ਦਾ ਆਨੰਦ ਮਾਣ ਰਹੇ ਹਨ। ਇਹ ਕੜੀ ਹੈ - ਓਪਨ ਹਾਰਟ ਸਰਜਰੀ ਉਪਰੰਤ "ਪੁਨਰ ਜੀਵਨ"

ਪੈਸੇਫਿਕ ਓਪਨ ਹਾਰਟ ਸੁਸਾਇਟੀ ਇੱਕ ਰਜਿਸਟਰਡ ਚੈਰਿਟੀ ਦੇ ਤੌਰ 'ਤੇ ਵਿਧੀਵਤ ਤਰੀਕੇ ਨਾਲ 1988 ਵਿੱਚ ਬੀ. ਸੀ. ਸੁਸਾਇਟੀ ਐਕਟ ਅਧੀਨ ਇਨਕਾਰਪੋਰੇਟ ਕਰਾਈ ਗਈ ਸੀ। ਸਾਡੇ ਮੈਂਬਰ ਬੀ. ਸੀ. ਅਤੇ ਯੂਕੇਨ ਦੇ ਸਾਰੇ ਹਿੱਸਿਆਂ ਤੋਂ ਸ਼ਾਮਲ ਹੋ ਸਕਦੇ ਹਨ। ਸਾਡੇ ਵਲੋਂ ਦਿੱਤੇ ਜਾਂਦੇ "ਹਾਸਪੀਟਲ ਵਿਜੀਟੇਸ਼ਨ ਪ੍ਰੋਗਰਾਮ" ਅਧੀਨ ਸਾਡੇ ਟੀਮ ਮੈਂਬਰ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਪਾਸ ਜਾਂਦੇ ਹਨ। ਇਹ ਪ੍ਰੋਗਰਾਮ ਓਪਨ ਹਾਰਟ ਸਰਜਰੀ ਹਾਸਪੀਟਲਜ਼ - ਸੇਂਟ ਪਾਲ'ਜ਼, ਵੈਨਕੂਵਰ ਜਨਰਲ ਅਤੇ ਰੌਇਲ ਕੋਲੰਬੀਅਨ ਆਦਿ ਵਿੱਚ ਸ਼ੁਰੂ ਕੀਤਾ ਗਿਆ ਸੀ। ਕੁਝ ਸਮੇਂ ਤੋਂ ਇਨ੍ਹਾਂ ਵਿਜ਼ਿਟਿੰਗ ਗਤੀਵਿਧੀਆਂ ਨੂੰ ਸਾਰੇ ਲੋਅਰਮੇਨਲੈਂਡ ਦੇ ਉਨ੍ਹਾਂ "ਫੀਡਰ" ਹਸਪਤਾਲਾਂ ਤੱਕ ਵੀ ਵਧਾ ਦਿੱਤਾ ਗਿਆ ਹੈ, ਜਿੱਥੇ ਓਪਨ ਹਾਰਟ ਸਰਜਰੀ ਹਿੱਤ ਟਰਾਂਸਫਰ ਕਰਨ ਤੋਂ ਪਹਿਲਾਂ ਉਡੀਕ ਦੇ ਸਮੇਂ ਮਰੀਜ਼ਾਂ ਦੀ ਮਾਨੀਟਰਿੰਗ ਕੀਤੀ ਜਾਂਦੀ ਹੈ।

ਪੈਸੇਫਿਕ ਓਪਨ ਹਾਰਟ ਐਸੋਸੀਏਸ਼ਨ ਦੇ ਉਦੇਸ਼

ਐਸੋਸੀਏਸ਼ਨ ਦੇ ਮੁੱਖ ਮਨੋਰਥ ਹਨ -

- * ਉਪਨ ਹਾਰਟ ਸਰਜਰੀ ਤੋਂ ਪਹਿਲਾਂ ਮਰੀਜ਼ਾਂ ਦੀ ਹੌਂਸਲੇ ਅਫ਼ਜ਼ਾਈ ਅਤੇ ਤਿਆਰੀ ਵਿੱਚ ਸਹਾਇਤਾ ਕਰਨੀ ਅਤੇ ਸਰਜਰੀ ਉਪਰੰਤ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੌਂਸਲਾ ਅਤੇ ਦਿਲਾਸਾ ਦੇਣਾ।
- * ਆਪਣੇ ਛਿਮਾਰੀ ਨਿਊਜ਼ ਲੈਟਰ "ਪੈਸੇਫਿਕ ਹਾਰਟ ਬੀਟ" ਵੈਬਸਾਈਟ, ਸਾਲਾਨਾ ਜਨਰਲ ਮੀਟਿੰਗ ਅਤੇ ਸਾਲਾਨਾ ਗੋਲਡ ਟੂਰਨਾਮੈਂਟ ਰਾਹੀਂ ਉਨ੍ਹਾਂ ਸਾਰੇ ਲੋਕਾਂ ਨੂੰ ਇਕੱਠੇ ਕਰਨਾ, ਜਿਨ੍ਹਾਂ ਦੀ ਉਪਨ ਹਾਰਟ ਸਰਜਰੀ ਹੋਈ ਹੋਵੇ।
- * ਉਨ੍ਹਾਂ ਆਰਗੇਨਾਈਜ਼ੇਸ਼ਨਾਂ (ਸੰਗਠਨਾਂ) ਦੀ ਸਹਾਇਤਾ ਕਰਨਾ, ਜਿਹੜੀਆਂ ਅਜਿਹੇ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੀਆਂ ਹੋਣ, ਜਿਨ੍ਹਾਂ ਦੀ ਉਪਨ ਹਾਰਟ ਸਰਜਰੀ ਹੋਈ ਹੋਵੇ ਜਾਂ ਹੋ ਚੁੱਕੀ ਹੋਵੇ।
- * ਮਰੀਜ਼ਾਂ ਦੇਗਿਆਨ ਵਿੱਚ ਵਾਧਾ ਕਰਨ ਲਈ, ਘਰ ਲਿਜਾਣ ਵਾਲੀ ਸੂਚਨਾ-ਸਮੱਗਰੀ ਤਿਆਰ ਕਰਨ ਲਈ, ਸਮੇਤ ਦਾਨ ਦੇ, ਵੱਖ-ਵੱਖ ਸੋਮਿਆਂ ਤੋਂ ਫੰਡ ਇਕੱਤਰ ਕਰਨਾ।

ਪੈਸੇਫਿਕ ਉਪਨ ਹਾਰਟ ਐਸੋਸੀਏਸ਼ਨ ਵਲੋਂ ਆਪ ਜੀ ਨੂੰ ਕੇਵਲ 10 ਡਾਲਰ ਨਾਲ ਇਹ ਫਾਰਮ ਭਰ ਕੇ ਆਪਣੀ ਅਦਾਇਗੀ ਸਮੇਤ ਭੇਜ ਕੇ, ਮੈਂਬਰ ਬਣਨ ਹਿੱਤ ਉਤਸ਼ਾਹਿਤ ਕੀਤਾ ਜਾਂਦਾ ਹੈ। ਬੀ. ਸੀ. ਹਾਸਪਿਟਲਜ਼ ਵਿੱਚ ਕਾਰਡੀਅਨ ਵਿਭਾਗਾਂ ਦੀ ਸਹਾਇਤਾ ਲਈ ਪੇਹਾ (ਪੈਸੇਫਿਕ ਉਪਨ ਹਾਰਟ ਐਸੋਸੀਏਸ਼ਨ) ਦੀ ਮਦਦ ਕਰਦੇ ਹੋਏ, ਟੈਕਸ ਵਿੱਚ ਛੋਟ ਪ੍ਰਾਪਤ ਦਾਨ ਦੇਣ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ। ਟੈਕਸ ਰਸੀਦਾਂ ਮੇਲ ਰਾਹੀਂ ਭੇਜੀਆਂ ਜਾਣਗੀਆਂ।

ਵਿਜ਼ਟਰ

ਨਾਮ.....

ਫੋਨ.....

ਪੇਹਾ - ਪੈਸੇਫਿਕ ਉਪਨ ਹਾਰਟ ਐਸੋਸੀਏਸ਼ਨ

ਹਾਰਟ-ਬੀਟ